

 Print Page

Sri Guru Granth Sahib

Displaying 1139 of

ਅਹੰਬੁਧਿ ਦੁਰਮਤਿ ਹੈ ਮੈਲੀ ਬਿਨੁ ਗੁਰ ਭਵਜਲਿ ਫੇਰਾ ॥੩॥

Ahanbudhh Dhuramath Hai Mailee Bin Gur Bhavajal Faeraa ||3||

They are proud and arrogant, evil-minded and filthy; without the Guru, they are reincarnated into the terrifying world-ocean. ||3||

ਭੈਰਉ (ਮਃ ੫) (੧੪) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੯ ਪੰ. ੧

Raag Bhaira-o Guru Arjan Dev

ਹੋਮ ਜਗ ਜਪ ਤਪ ਸਭਿ ਸੰਜਮ ਤਟਿ ਤੀਰਥਿ ਨਹੀ ਪਾਇਆ ॥

Hom Jag Jap Thap Sabh Sanjam Thatt Theerathh Nehee Paeiaa ||

Through burnt offerings, charitable feasts, ritualistic chants, penance, all sorts of austere self-discipline and pilgrimages to sacred shrines and rivers, they do not find God.

ਭੈਰਉ (ਮਃ ੫) (੧੪) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੯ ਪੰ. ੧

Raag Bhaira-o Guru Arjan Dev

ਮਿਟਿਆ ਆਪੁ ਪਏ ਸਰਣਾਈ ਗੁਰਮੁਖਿ ਨਾਨਕ ਜਗਤੁ ਤਰਾਇਆ ॥੪॥੧॥੧੪॥

Mittiaa Aap Peae Saranaaee Guramukh Naanak Jagath Tharaaeiaa ||4||1||14||

Self-conceit is only erased when one seeks the Lord's Sanctuary and becomes Gurmukh; O Nanak, he crosses over the world-ocean. ||4||1||14||

ਭੈਰਉ (ਮਃ ੫) (੧੪) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੯ ਪੰ. ੨

Raag Bhaira-o Guru Arjan Dev

ਭੈਰਉ ਮਹਲਾ ੫ ॥

Bhairo Mehalaa 5 ||

Bhairao, Fifth Mehl:

ਭੈਰਉ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੩੯

ਬਨ ਮਹਿ ਪੇਖਿਓ ਤ੍ਰਿਣ ਮਹਿ ਪੇਖਿਓ ਗ੍ਰਿਹਿ ਪੇਖਿਓ ਉਦਾਸਾਏ ॥

Ban Mehi Paekhiou Thrin Mehi Paekhiou Grihi Paekhiou Oudhaasaaee ||

I have seen Him in the woods, and I have seen Him in the fields. I have seen Him in the household, and in renunciation.

ਭੈਰਉ (ਮਃ ੫) (੧੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੯ ਪੰ. ੩

Raag Bhaira-o Guru Arjan Dev

ਦੰਡਧਾਰ ਜਟਧਾਰੈ ਪੇਖਿਓ ਵਰਤ ਨੇਮ ਤੀਰਥਾਏ ॥੧॥

Dhanddadhhaar Jattadhhaarai Paekhiou Varath Naem Theerathhaaeae ||1||

I have seen Him as a Yogi carrying His staff, as a Yogi with matted hair, fasting, making vows, and visiting sacred shrines of pilgrimage. ||1||

ਭੈਰਉ (ਮਃ ੫) (੧੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੯ ਪੰ. ੩

Raag Bhaira-o Guru Arjan Dev

ਸੰਤਸੰਗਿ ਪੇਖਿਓ ਮਨ ਮਾਏਂ ॥

Santhasang Paekhiou Man Maaeaeen ||

I have seen Him in the Society of the Saints, and within my own mind.

ਭੈਰਉ (ਮਃ ੫) (੧੫) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੯ ਪੰ. ੪

Raag Bhaira-o Guru Arjan Dev

ਉਭ ਪਇਆਲ ਸਰਬ ਮਹਿ ਪੂਰਨ ਰਸਿ ਮੰਗਲ ਗੁਣ ਗਾਏ ॥੧॥ ਰਹਾਉ ॥

Oobh Paeiaal Sarab Mehi Pooran Ras Mangal Gun Gaaeae ||1|| Rehaao ||

In the sky, in the nether regions of the underworld, and in everything, He is pervading and permeating. With love and joy, I sing His Glorious Praises. ||1||Pause||

ਭੈਰਉ (ਮਃ ੫) (੧੫) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੯ ਪੰ. ੪

Raag Bhaira-o Guru Arjan Dev

ਜੋਗ ਭੇਖ ਸੰਨਿਆਸੈ ਪੇਖਿਓ ਜਤਿ ਜੰਗਮ ਕਾਪੜਾਏ ॥

Jog Bhaekh Sanniaasai Paekhiou Jath Jangam Kaaparraaeae ||

I have seen Him among the Yogis, the Sannyasees, the celibates, the wandering hermits and the wearers of patched coats.

ਭੈਰਉ (ਮਃ ੫) (੧੫) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੯ ਪੰ. ੫

Raag Bhaira-o Guru Arjan Dev

ਤਪੀ ਤਪੀਸੁਰ ਮੁਨਿ ਮਹਿ ਪੇਖਿਓ ਨਟ ਨਾਟਿਕ ਨਿਰਤਾਏ ॥੨॥

Thapee Thapeesur Mun Mehi Paekhiou Natt Naattik Nirathaeae ||2||

I have seen Him among the men of severe self-discipline, the silent sages, the actors, dramas and dances. ||2||

ਭੈਰਉ (ਮਃ ੫) (੧੫) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੯ ਪੰ. ੫

Raag Bhaira-o Guru Arjan Dev

ਚਹੁ ਮਹਿ ਪੇਖਿਓ ਖਟ ਮਹਿ ਪੇਖਿਓ ਦਸ ਅਸਟੀ ਸਿੰਮ੍ਰਿਤਾਏ ॥

Chahu Mehi Paekhiou Khatt Mehi Paekhiou Dhas Asattee Sinmrithaeae ||

I have seen Him in the four Vedas, I have seen Him in the six Shaastras, in the eighteen Puraanas and the Simritees as well.

ਭੈਰਉ (ਮਃ ੫) (੧੫) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੯ ਪੰ. ੬

Raag Bhaira-o Guru Arjan Dev

ਸਭ ਮਿਲਿ ਏਕੋ ਏਕੁ ਵਖਾਨਹਿ ਤਉ ਕਿਸ ਤੇ ਕਹਉ ਦੁਰਾਏ ॥੩॥

Sabh Mil Eaeko Eaek Vakhaanehi Tho Kis Thae Keho Dhuraaeeae ||3||

All together, they declare that there is only the One Lord. So tell me, from whom is He hidden? ||3||

ਭੈਰਉ (ਮਃ ੫) (੧੫) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੯ ਪੰ. ੬

Raag Bhaira-o Guru Arjan Dev

ਅਗਹ ਅਗਹ ਬੇਅੰਤ ਸੁਆਮੀ ਨਹ ਕੀਮ ਕੀਮ ਕੀਮਾਏ ॥

Ageh Ageh Baeanth Suaamee Neh Keem Keem Keemaaeeae ||

Unfathomable and Inaccessible, He is our Infinite Lord and Master; His Value is beyond valuation.

ਭੈਰਉ (ਮਃ ੫) (੧੫) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੯ ਪੰ. ੭

Raag Bhaira-o Guru Arjan Dev

ਜਨ ਨਾਨਕ ਤਿਨ ਕੈ ਬਲਿ ਬਲਿ ਜਾਈਐ ਜਿਹ ਘਟਿ ਪਰਗਟੀਆਏ ॥੪॥੨॥੧੫॥

Jan Naanak Thin Kai Bal Bal Jaaeeai Jih Ghatt Paragatteeeaaeeae ||4||2||15||

Servant Nanak is a sacrifice, a sacrifice to those, within whose heart He is revealed. ||4||2||15||

ਭੈਰਉ (ਮਃ ੫) (੧੫) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੯ ਪੰ. ੮

Raag Bhaira-o Guru Arjan Dev

ਭੈਰਉ ਮਹਲਾ ੫ ॥

Bhairo Mehalaa 5 ||

Bhairao, Fifth Mehl:

ਭੈਰਉ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੩੯

ਨਿਕਟਿ ਬੁਝੈ ਸੋ ਬੁਰਾ ਕਿਉ ਕਰੈ ॥

Nikatt Bujhai So Buraa Kio Karai ||

How can anyone do evil, if he realizes that the Lord is near?

ਭੈਰਉ (ਮਃ ੫) (੧੬) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੯ ਪੰ. ੯

Raag Bhaira-o Guru Arjan Dev

ਬਿਖੁ ਸੰਚੈ ਨਿਤ ਡਰਤਾ ਫਿਰੈ ॥

Bikh Sanchai Nith Ddarathaa Firai ||

One who gathers corruption, constantly feels fear.

ਭੈਰਉ (ਮਃ ੫) (੧੬) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੯ ਪੰ. ੯

Raag Bhaira-o Guru Arjan Dev

ਹੈ ਨਿਕਟੇ ਅਰੁ ਭੇਦੁ ਨ ਪਾਇਆ ॥

Hai Nikattae Ar Bhaedh N Paaeiaa ||

He is near, but this mystery is not understood.

ਭੈਰਉ (ਮਃ ੫) (੧੬) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੯ ਪੰ. ੯

Raag Bhaira-o Guru Arjan Dev

ਬਿਨੁ ਸਤਿਗੁਰ ਸਭ ਮੋਹੀ ਮਾਇਆ ॥੧॥

Bin Sathigur Sabh Mohee Maaeiaa ||1||

Without the True Guru, all are enticed by Maya. ||1||

ਭੈਰਉ (ਮਃ ੫) (੧੬) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੯ ਪੰ. ੧੦

Raag Bhaira-o Guru Arjan Dev

ਨੇੜੈ ਨੇੜੈ ਸਭੁ ਕੋ ਕਹੈ ॥

Naerrai Naerrai Sabh Ko Kehai ||

Everyone says that He is near, near at hand.

ਭੈਰਉ (ਮਃ ੫) (੧੬) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੯ ਪੰ. ੧੦

Raag Bhaira-o Guru Arjan Dev

ਗੁਰਮੁਖਿ ਭੇਦੁ ਵਿਰਲਾ ਕੋ ਲਹੈ ॥੧॥ ਰਹਾਉ ॥

Guramukh Bhaedh Viralaa Ko Lehai ||1|| Rehaao ||

But rare is that person, who, as Gurmukh, understands this mystery. ||1||Pause||

ਭੈਰਉ (ਮਃ ੫) (੧੬) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੯ ਪੰ. ੧੦

Raag Bhaira-o Guru Arjan Dev

ਨਿਕਟਿ ਨ ਦੇਖੈ ਪਰ ਗ੍ਰਿਹਿ ਜਾਇ ॥

Nikatt N Dhaekhai Par Grihi Jaae ||

The mortal does not see the Lord near at hand; instead, he goes to the homes of others.

ਭੈਰਉ (ਮਃ ੫) (੧੬) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੯ ਪੰ. ੧੧

Raag Bhaira-o Guru Arjan Dev

ਦਰਬੁ ਹਿਰੈ ਮਿਥਿਆ ਕਰਿ ਖਾਇ ॥

Dharab Hirai Mithhiala Kar Khaae ||

He steals their wealth and lives in falsehood.

ਭੈਰਉ (ਮਃ ੫) (੧੬) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੯ ਪੰ. ੧੧

Raag Bhaira-o Guru Arjan Dev

ਪਈ ਠਗਉਰੀ ਹਰਿ ਸੰਗਿ ਨ ਜਾਨਿਆ ॥

Pee Thagouree Har Sang N Jaaniaa ||

Under the influence of the drug of illusion, he does not know that the Lord is with him.

ਭੈਰਉ (ਮਃ ੫) (੧੬) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੯ ਪੰ. ੧੧

Raag Bhaira-o Guru Arjan Dev

ਬਾਝੁ ਗੁਰੂ ਹੈ ਭਰਮਿ ਭੁਲਾਨਿਆ ॥੨॥

Baajh Guroo Hai Bharam Bhulaaniaa ||2||

Without the Guru, he is confused and deluded by doubt. ||2||

ਭੈਰਉ (ਮਃ ੫) (੧੬) ੨:੮ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੯ ਪੰ. ੧੨

Raag Bhaira-o Guru Arjan Dev

ਨਿਕਟਿ ਨ ਜਾਨੈ ਬੋਲੈ ਕੂੜੁ ॥

Nikatt N Jaanai Bolai Koorr ||

Not understanding that the Lord is near, he tells lies.

ਭੈਰਉ (ਮਃ ੫) (੧੬) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੯ ਪੰ. ੧੨

Raag Bhaira-o Guru Arjan Dev

ਮਾਇਆ ਮੋਹਿ ਮੂਠਾ ਹੈ ਮੂੜੁ ॥

Maaeiaa Mohi Moothaa Hai Moor ||

In love and attachment to Maya, the fool is plundered.

ਭੈਰਉ (ਮਃ ੫) (੧੬) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੯ ਪੰ. ੧੨

Raag Bhaira-o Guru Arjan Dev

ਅੰਤਰਿ ਵਸਤੁ ਦਿਸੰਤਰਿ ਜਾਇ ॥

Anthar Vasath Dhisanthar Jaae ||

That which he seeks is within his own self, but he looks for it outside.

ਭੈਰਉ (ਮਃ ੫) (੧੬) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੯ ਪੰ. ੧੨

Raag Bhaira-o Guru Arjan Dev

ਬਾਝੁ ਗੁਰੂ ਹੈ ਭਰਮਿ ਭੁਲਾਇ ॥੩॥

Baajh Guroo Hai Bharam Bhulaae ||3||

Without the Guru, he is confused and deluded by doubt. ||3||

ਭੈਰਉ (ਮਃ ੫) (੧੬) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੯ ਪੰ. ੧੨

Raag Bhaira-o Guru Arjan Dev

ਜਿਸੁ ਮਸਤਕਿ ਕਰਮੁ ਲਿਖਿਆ ਲਿਲਾਟ ॥

Jis Masathak Karam Likhiaa Lilaatt ||

One whose good karma is recorded on his forehead

ਭੈਰਉ (ਮਃ ੫) (੧੬) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੯ ਪੰ. ੧੨

Raag Bhaira-o Guru Arjan Dev

ਸਤਿਗੁਰੁ ਸੇਵੇ ਖੁਲੇ ਕਪਾਟ ॥

Sathigur Saevae Khulhae Kapaatt ||

Serves the True Guru; thus the hard and heavy shutters of his mind are opened wide.

ਭੈਰਉ (ਮਃ ੫) (੧੬) ੪:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੯ ਪੰ. ੧੪

Raag Bhaira-o Guru Arjan Dev

ਅੰਤਰਿ ਬਾਹਰਿ ਨਿਕਟੇ ਸੋਇ ॥

Anthar Baahar Nikattae Soe ||

Within his own being and beyond, he sees the Lord near at hand.

ਭੈਰਉ (ਮਃ ੫) (੧੬) ੮:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੯ ਪੰ. ੧੮

Raag Bhaira-o Guru Arjan Dev

ਜਨ ਨਾਨਕ ਆਵੈ ਨ ਜਾਵੈ ਕੋਇ ॥੪॥੩॥੧੬॥

Jan Naanak Aavai N Jaavai Koe ||4||3||16||

O servant Nanak, he does not come and go in reincarnation. ||4||3||16||

ਭੈਰਉ (ਮਃ ੫) (੧੬) ੮:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੯ ਪੰ. ੧੮

Raag Bhaira-o Guru Arjan Dev

ਭੈਰਉ ਮਹਲਾ ੫ ॥

Bhairo Mehalaa 5 ||

Bhairao, Fifth Mehl:

ਭੈਰਉ (ਮਃ ੫) ਗੁਰੂ ਗ੍ਰੰਥ ਸਾਹਿਬ ਅੰਗ ੧੧੩੯

ਜਿਸੁ ਤੂ ਰਾਖਹਿ ਤਿਸੁ ਕਉਨੁ ਮਾਰੈ ॥

Jis Thoo Raakhehi This Koun Maarai ||

Who can kill that person whom You protect, O Lord?

ਭੈਰਉ (ਮਃ ੫) (੧੭) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੯ ਪੰ. ੧੫

Raag Bhaira-o Guru Arjan Dev

ਸਭ ਤੁਝ ਹੀ ਅੰਤਰਿ ਸਗਲ ਸੰਸਾਰੈ ॥

Sabh Thujh Hee Anthar Sagal Sansaarai ||

All beings, and the entire universe, is within You.

ਭੈਰਉ (ਮਃ ੫) (੧੭) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੯ ਪੰ. ੧੫

Raag Bhaira-o Guru Arjan Dev

ਕੋਟਿ ਉਪਾਵ ਚਿਤਵਤ ਹੈ ਪ੍ਰਾਣੀ ॥

Kott Oupaav Chithavath Hai Praanee ||

The mortal thinks up millions of plans,

ਭੈਰਉ (ਮਃ ੫) (੧੭) ੧:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੯ ਪੰ. ੧੬

Raag Bhaira-o Guru Arjan Dev

ਸੋ ਹੋਵੈ ਜਿ ਕਰੈ ਚੋਜ ਵਿਡਾਣੀ ॥੧॥

So Hovai J Karai Choj Viddaanee ||1||

But that alone happens, which the Lord of wondrous plays does. ||1||

ਭੈਰਉ (ਮਃ ੫) (੧੭) ੧:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੯ ਪੰ. ੧੬

Raag Bhaira-o Guru Arjan Dev

ਰਾਖਹੁ ਰਾਖਹੁ ਕਿਰਪਾ ਧਾਰਿ ॥

Raakhahu Raakhahu Kirapaa Dhhaar ||

Save me, save me, O Lord; shower me with Your Mercy.

ਭੈਰਉ (ਮਃ ੫) (੧੭) ੧:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੯ ਪੰ. ੧੬

Raag Bhaira-o Guru Arjan Dev

ਤੇਰੀ ਸਰਣਿ ਤੇਰੈ ਦਰਵਾਰਿ ॥੧॥ ਰਹਾਉ ॥

Thaeree Saran Thaerai Dharavaar ||1|| Rehaao ||

I seek Your Sanctuary, and Your Court. ||1||Pause||

ਭੈਰਉ (ਮਃ ੫) (੧੭) ੧:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੯ ਪੰ. ੧੬

Raag Bhaira-o Guru Arjan Dev

ਜਿਨਿ ਸੇਵਿਆ ਨਿਰਭਉ ਸੁਖਦਾਤਾ ॥

Jin Saeviaa Nirabho Sukhadhaathaa ||

Whoever serves the Fearless Lord, the Giver of Peace,

ਭੈਰਉ (ਮਃ ੫) (੧੭) ੨:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੯ ਪੰ. ੧੭

Raag Bhaira-o Guru Arjan Dev

ਤਿਨਿ ਭਉ ਦੂਰਿ ਕੀਆ ਏਕੁ ਪਰਾਤਾ ॥

Thin Bho Dhoor Keeaa Eaek Paraathaa ||

Is rid of all his fears; he knows the One Lord.

ਭੈਰਉ (ਮਃ ੫) (੧੭) ੨:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੯ ਪੰ. ੧੭

Raag Bhaira-o Guru Arjan Dev

ਜੋ ਤੂ ਕਰਹਿ ਸੋਈ ਫੁਨਿ ਹੋਇ ॥

Jo Thoo Karehi Soee Fun Hoe ||

Whatever You do, that alone comes to pass in the end.

ਭੈਰਉ (ਮਃ ੫) (੧੭) ੨:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੯ ਪੰ. ੧੮

Raag Bhaira-o Guru Arjan Dev

ਮਾਰੈ ਨ ਰਾਖੈ ਦੂਜਾ ਕੋਇ ॥੨॥

Maarai N Raakhai Dhoojaa Koe ||2||

There is no other who can kill or protect us. ||2||

ਭੈਰਉ (ਮਃ ੫) (੧੭) ੨:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੯ ਪੰ. ੧੮

Raag Bhaira-o Guru Arjan Dev

ਕਿਆ ਤੂ ਸੋਚਹਿ ਮਾਣਸ ਬਾਣਿ ॥

Kiaa Thoo Sochehi Maanas Baan ||

What do you think, with your human understanding?

ਭੈਰਉ (ਮਃ ੫) (੧੭) ੩:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੯ ਪੰ. ੧੮

Raag Bhaira-o Guru Arjan Dev

ਅੰਤਰਜਾਮੀ ਪੁਰਖੁ ਸੁਜਾਣੁ ॥

Antharajaamee Purakh Sujaan ||

The All-knowing Lord is the Searcher of Hearts.

ਭੈਰਉ (ਮਃ ੫) (੧੭) ੩:੨ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੯ ਪੰ. ੧੯

Raag Bhaira-o Guru Arjan Dev

ਏਕ ਟੇਕ ਏਕੋ ਆਧਾਰੁ ॥

Eaek Ttaek Eaeko Aadhhaar ||

The One and only Lord is my Support and Protection.

ਭੈਰਉ (ਮਃ ੫) (੧੭) ੩:੩ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੯ ਪੰ. ੧੯

Raag Bhaira-o Guru Arjan Dev

ਸਭ ਕਿਛੁ ਜਾਣੈ ਸਿਰਜਣਹਾਰੁ ॥੩॥

Sabh Kishh Jaanai Sirajanehaar ||3||

The Creator Lord knows everything. ||3||

ਭੈਰਉ (ਮਃ ੫) (੧੭) ੩:੪ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੯ ਪੰ. ੧੯

Raag Bhaira-o Guru Arjan Dev

ਜਿਸੁ ਉਪਰਿ ਨਦਰਿ ਕਰੇ ਕਰਤਾਰੁ ॥

Jis Oopar Nadhar Karae Karathaar ||

That person who is blessed by the Creator's Glance of Grace

ਭੈਰਉ (ਮਃ ੫) (੧੭) ੪:੧ - ਗੁਰੂ ਗ੍ਰੰਥ ਸਾਹਿਬ: ਅੰਗ ੧੧੩੯ ਪੰ. ੧੯

Raag Bhaira-o Guru Arjan Dev